

ਤੁਰੰਤ ਰਿਲੀਜ਼ ਲਈ

ਰਾਇਰਸਨ ਯੂਨੀਵਰਸਿਟੀ ਨੂੰ ਸਕੂਲ ਆਫ ਮੈਡੀਸਿਨ ਲਈ ਸਿਟੀ ਆਫ ਬ੍ਰੈਂਪਟਨ ਤੋਂ ਫੰਡਿੰਗ ਮਿਲ ਰਹੀ ਹੈ

ਸਿਟੀ ਵੱਲੋਂ 1 ਮਿਲੀਅਨ ਡਾਲਰ ਦੀ ਫੰਡਿੰਗ, ਰਾਇਰਸਨ ਦੇ ਸਕੂਲ ਆਫ ਮੈਡੀਸਿਨ ਪ੍ਰਸਤਾਵ ਦੇ ਫੰਡ ਵਿੱਚ ਮਦਦ ਕਰੇਗੀ

ਬ੍ਰੈਂਪਟਨ, ਓਨਟੈਰੀਓ (7 ਜੁਲਾਈ, 2021) – ਅੱਜ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ, ਸ਼ਹਿਰ ਵਿੱਚ ਭਵਿੱਖੀ ਸਕੂਲ ਆਫ ਮੈਡੀਸਿਨ (School of Medicine) ਵਾਸਤੇ ਫੰਡ ਵਿੱਚ ਮਦਦ ਲਈ, 1 ਮਿਲੀਅਨ ਡਾਲਰ ਪਲਾਨਿੰਗ ਗ੍ਰਾਂਟ ਦੇ ਪੱਖ ਵਿੱਚ ਵੋਟ ਦਿੱਤੀ। ਫੰਡਿੰਗ ਦਾ ਇਹ ਫੈਸਲਾ, ਰਾਇਰਸਨ ਯੂਨੀਵਰਸਿਟੀ (Ryerson University) ਦੇ ਪ੍ਰੈਜ਼ੀਡੈਂਟ, ਮੁਹੰਮਦ ਲਾਚੇਮੀ (Mohamed Lachemi) ਵੱਲੋਂ ਪ੍ਰੈਜੈਂਟੇਸ਼ਨ ਪੇਸ਼ ਕਰਨ ਦੇ ਬਾਅਦ ਲਿਆ ਗਿਆ ਅਤੇ ਓਨਟੈਰੀਓ ਸਰਕਾਰ (Ontario Government) ਨੂੰ ਅਧਿਕਾਰਤ ਪ੍ਰਸਤਾਵ ਦੀ ਹਿਮਾਇਤ ਕਰਨ ਵਿੱਚ ਇਸਦਾ ਇਸਤੇਮਾਲ ਕੀਤਾ ਜਾਵੇਗਾ।

ਸਿਟੀ ਆਫ ਬ੍ਰੈਂਪਟਨ ਵੱਲੋਂ ਅੱਜ ਦੀ ਫੰਡਿੰਗ, ਰਾਇਰਸਨ ਦੇ ਸਕੂਲ ਆਫ ਮੈਡੀਸਿਨ ਪ੍ਰਸਤਾਵ ਦੀ ਹਿਮਾਇਤ ਲਈ [ਇਸ ਸਾਲ ਦੇ ਸ਼ੁਰੂ ਵਿੱਚ ਓਨਟੈਰੀਓ ਸੂਬੇ ਵੱਲੋਂ ਗ੍ਰਾਂਟ ਕੀਤੀ 1 ਮਿਲੀਅਨ ਡਾਲਰ ਦੀ ਫੰਡਿੰਗ \(\\$1 million in funding granted by the Province of Ontario earlier this year\)](#) ਨਾਲ ਮੇਲ ਖਾਂਦੀ ਹੈ। ਇਹ ਪ੍ਰਸਤਾਵ ਹੈਲਥ ਐਜੂਕੇਸ਼ਨ ਬਾਰੇ ਰਾਇਰਸਨ ਦੇ ਦ੍ਰਿਸ਼ਟੀਕੋਣ ਦਾ ਵੇਰਵਾ ਦੇਵੇਗਾ, ਜਿਸ ਵਿੱਚ ਰੋਗੀ ਦੀਆਂ ਲੋੜਾਂ, ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਕੇਅਰ ਦੀ ਇੰਟਰ-ਪ੍ਰੋਫੈਸ਼ਨਲ ਪ੍ਰੈਕਟਿਸ ਅਤੇ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ, ਪ੍ਰਾਈਮਰੀ ਕੇਅਰ ਅਤੇ ਟੈਕਨੋਲੋਜੀ ਦੀ ਵਿਸਤ੍ਰਿਤ ਵਰਤੋਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਇਹ ਫੰਡਿੰਗ, ਮੈਡੀਕਲ ਸਕੂਲ ਵਾਸਤੇ ਭਵਿੱਖੀ ਥਾਂ ਵਜੋਂ, ਬ੍ਰੈਂਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਸਮੇਤ, ਸੰਭਾਵੀ ਥਾਵਾਂ ਦੀ ਪਛਾਣ ਕਰਨ ਲਈ ਯੂਨੀਵਰਸਿਟੀ ਨੂੰ ਸਿਟੀ ਦੇ ਨਾਲ ਸਹਿਯੋਗ ਕਰਨ ਵਿੱਚ ਸਮਰੱਥ ਕਰੇਗੀ। ਯੂਨੀਵਰਸਿਟੀ ਪਹਿਲਾਂ ਐਲਾਨ ਕੀਤੀ 18 ਤੋਂ 24 ਮਹੀਨਿਆਂ ਦੀਆਂ ਸਮਾਂ ਸੀਮਾ ਦੇ ਅੰਦਰ ਓਨਟੈਰੀਓ ਸੂਬੇ ਨੂੰ ਆਪਣਾ ਪ੍ਰਸਤਾਵ ਪੇਸ਼ ਕਰਨ ਤੇ ਕੰਮ ਕਰ ਰਹੀ ਹੈ।

ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਵਾਈਸ-ਚਾਂਸਲਰ, ਮੁਹੰਮਦ ਲਾਚੇਮੀ (Mohamed Lachemi) ਨੇ ਕਿਹਾ, “ਸਾਨੂੰ ਓਨਟੈਰੀਓ ਵਿੱਚ ਹੈਲਥਕੇਅਰ ਸਿੱਖਿਆ ਦਾ ਵਿਸਤਾਰ ਕਰਨ ਵਿੱਚ ਬ੍ਰੈਂਪਟਨ ਦੇ ਸਾਡੇ ਭਾਈਵਾਲ ਹੋਣ ਤੇ ਮਾਣ ਹੈ ਅਤੇ ਅਸੀਂ ਇਸ ਹਿਮਾਇਤ ਲਈ ਉਹਨਾਂ ਦੇ ਧੰਨਵਾਦੀ ਹਾਂ।” ਉਹਨਾਂ ਨੇ ਅੱਗੇ ਕਿਹਾ, “ਨਵਾਂ ਮੈਡੀਕਲ ਸਕੂਲ, ਬ੍ਰੈਂਪਟਨ ਵਿੱਚ ਨਾ ਸਿਰਫ ਹੈਲਥਕੇਅਰ ਸਿਸਟਮ ਦਾ ਤੇਜ਼ੀ ਨਾਲ ਵਿਸਤਾਰ ਕਰੇਗਾ, ਬਲਕਿ ਇਹ ਸਾਡੇ ਪੂਰੇ ਸੂਬੇ ਵਿੱਚ ਹੈਲਥਕੇਅਰ ਅਤੇ ਹੈਲਥਕੇਅਰ-ਸਬੰਧੀ ਖੇਤਰਾਂ ਵਿੱਚ ਵਧਣ-ਫੁੱਲਣ ਲਈ ਵੰਨ-ਸੁਵੰਨੀਆਂ ਪ੍ਰਤਿਭਾਵਾਂ ਲਈ ਨੀਂਹ ਵੀ ਤਿਆਰ ਕਰੇਗਾ।”

ਬ੍ਰੈਂਪਟਨ ਵਿੱਚ ਸਕੂਲ ਆਫ ਮੈਡੀਸਿਨ, ਓਨਟੈਰੀਓ ਵਿੱਚ ਮੈਡੀਕਲ ਸਿੱਖਿਆ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕਰੇਗਾ – ਅਜਿਹਾ ਦ੍ਰਿਸ਼ਟੀਕੋਣ, ਜੋ ਹੈਲਥ ਕੇਅਰ ਡਿਲੀਵਰੀ ਅਤੇ ਪ੍ਰੈਕਟਿਸ ਲਈ ਬਦਲਦੀਆਂ ਲੋੜਾਂ ਤੇ ਧਿਆਨ ਦੇਣ ਵਾਸਤੇ, ਕਮਿਊਨਿਟੀ, ਵੰਨ-ਸੁਵੰਨਤਾ ਅਤੇ ਸਮੂਹੀਅਤ ਦੇ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵਧਾਉਂਦਾ ਹੈ। ਇਹ ਨਵਾਂ ਦ੍ਰਿਸ਼ਟੀਕੋਣ, ਬ੍ਰੈਂਪਟਨ ਅਤੇ ਪੂਰੇ ਸੂਬੇ ਵਿੱਚ ਹੈਲਥਕੇਅਰ ਸਿਸਟਮ ਵਿੱਚ ਮੌਜੂਦਾ ਖਾਸ ਸਮੱਸਿਆ ਤੇ ਧਿਆਨ ਦੇਵੇਗਾ, ਕਿਉਂਕਿ ਗਲੋਬਲ ਮਹਾਂਮਾਰੀ ਕਾਰਨ ਦੇਵਾਂ ਵਿੱਚ ਇਹ ਸਮੱਸਿਆ ਵਧ ਗਈ ਹੈ। ਬ੍ਰੈਂਪਟਨ ਵਿੱਚ ਸਕੂਲ ਆਫ ਮੈਡੀਸਿਨ ਦਾ ਸਾਂਝਾ ਦ੍ਰਿਸ਼ਟੀਕੋਣ,

ਸਾਇਬਰਸਿਕਿਓਰ ਕੈਟਾਲਿਸਟ (Cybersecure Catalyst) ਅਤੇ ਬ੍ਰੈਂਪਟਨ ਵੈਂਚਰਸ ਜ਼ੋਨ (Brampton Ventures Zone) ਸਮੇਤ, ਯੂਨੀਵਰਸਿਟੀ ਅਤੇ ਸਿਟੀ ਆਫ ਬ੍ਰੈਂਪਟਨ ਦੇ ਵਿਚਕਾਰ ਮੌਜੂਦਾ ਭਾਈਵਾਲੀਆਂ ਤੇ ਅਧਾਰਿਤ ਹੈ।

ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ (Patrick Brown) ਨੇ ਕਿਹਾ, “ਅਸੀਂ ਬ੍ਰੈਂਪਟਨ ਦੀ ਨੌਜਵਾਨ, ਵੰਨ-ਸੁਵੰਨੀ ਅਤੇ ਤੇਜ਼ੀ ਨਾਲ ਵਧਣ ਵਾਲੀ ਕਮਿਊਨਿਟੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਹੋਰ ਪੇਸਟਸੈਕੰਡਰੀ ਮੌਕਿਆਂ ਦੇ ਵਿਸਤਾਰ ਦਾ ਸੁਆਗਤ ਕਰਦੇ ਹਾਂ। ਰਾਇਰਸਨ ਸਕੂਲ ਆਫ ਮੈਡੀਸਿਨ ਵਿੱਚ ਨਿਵੇਸ਼ ਕਰਨ ਦਾ ਇਹ ਮੌਕਾ, ਸਿਟੀ ਲਈ ਖਾਸ ਸਮੇਂ ਤੇ ਆਇਆ ਹੈ, ਕਿਉਂਕਿ ਕੋਵਿਡ-19 (COVID-19) ਨੇ ਪੱਖਪਾਤਹੀਣ ਹੈਲਥ ਕੇਅਰ ਸੇਵਾਵਾਂ ਲਈ ਸਾਡੀ ਲੋੜ ਨੂੰ ਬੇਹੱਦ ਵਧਾ ਦਿੱਤਾ ਹੈ।” ਉਹਨਾਂ ਨੇ ਅੱਗੇ ਕਿਹਾ, “ਬ੍ਰੈਂਪਟਨ ਵਿੱਚ ਰਾਇਰਸਨ ਸਕੂਲ ਆਫ ਮੈਡੀਸਿਨ ਇਹ ਯਕੀਨੀ ਬਣਾਵੇਗਾ ਕਿ ਹੈਲਥ ਕੇਅਰ ਪ੍ਰੋਕਟਿਸ਼ਨਰਾਂ ਦੀ ਅਗਲੀ ਪੀੜ੍ਹੀ, ਬੀਮਾਰੀ ਦੀ ਰੋਕਥਾਮ ਅਤੇ ਹੈਲਥ ਵਿੱਚ ਵਾਧਾ; ਹੋਮ ਕੇਅਰ; ਅਤੇ, ਤੀਬਰ ਕੇਅਰ ਹਸਪਤਾਲ ਸੇਵਾਵਾਂ ਵਰਗੇ ਪ੍ਰੋਗਰਾਮਾਂ ਵਿੱਚ, ਸਾਡੇ ਸ਼ਹਿਰ ਵਿੱਚ ਲੋਕਲ ਤੌਰ ਤੇ ਟ੍ਰੇਨਿੰਗ ਲੈ ਸਕਦੀ ਹੈ। ਇਤਿਹਾਸਕ ਤੌਰ ਤੇ, ਬ੍ਰੈਂਪਟਨ ਨੂੰ ਹੈਲਥ ਕੇਅਰ ਸੇਵਾਵਾਂ ਵਿੱਚ ਫੰਡਿੰਗ ਦਾ ਆਪਣਾ ਉਚਿਤ ਹਿੱਸਾ ਨਹੀਂ ਮਿਲਿਆ ਹੈ, ਜਿਸਦੇ ਨਤੀਜੇ ਵਜੋਂ ਹਸਪਤਾਲ ਵਿੱਚ ਬਹੁਤ ਵੱਧ ਭੀੜ ਅਤੇ ਹਾਲਵੇ ਵਿੱਚ ਲੋਕਾਂ ਦਾ ਇਲਾਜ ਕਰਨ ਵਰਗੀਆਂ ਸਮੱਸਿਆਵਾਂ ਹਨ। ਰਾਇਰਸਨ ਸਕੂਲ ਆਫ ਮੈਡੀਸਿਨ ਵਿੱਚ ਨਿਵੇਸ਼, ਸਿਟੀ ਆਫ ਬ੍ਰੈਂਪਟਨ ਨੂੰ ਇਹ ਸਥਿਤੀਆਂ ਬਦਲਣ ਦਾ ਮੌਕਾ ਦਿੰਦਾ ਹੈ।”

ਰਾਇਰਸਨ ਯੂਨੀਵਰਸਿਟੀ ਵਿਖੇ ਸਕੂਲ ਆਫ ਮੈਡੀਸਿਨ, ਪੰਜ ਮੂਲ ਆਧਾਰਾਂ ਤੇ ਬਣਾਇਆ ਜਾਵੇਗਾ:

- ਕਮਿਊਨਿਟੀ ਕੇਂਦਰਿਤ ਪ੍ਰਾਈਮਰੀ ਕੇਅਰ ਅਤੇ ਹੈਲਥ ਦੇ ਸੋਸ਼ਲ ਨਿਰਧਾਰਕਾਂ ਤੇ ਧਿਆਨ ਕੇਂਦਰਿਤ ਕਰਨਾ
- ਕਮਿਊਨਿਟੀਜ਼ ਨੂੰ ਸੱਭਿਆਚਾਰਕ ਤੌਰ ਤੇ ਸਨਮਾਨਪੂਰਬਕ ਕੇਅਰ ਪ੍ਰਦਾਨ ਕਰਨਾ
- ਕੇਅਰ ਅਤੇ ਰੋਗੀ ਨਤੀਜਿਆਂ ਦੀ ਕੁਆਲਿਟੀ ਵਿੱਚ ਸੁਧਾਰ ਕਰਨ ਲਈ ਪੱਧਤੀਆਂ ਵਿੱਚ ਨਵੀਨਤਾ ਅਤੇ ਟੈਕਨੋਲੋਜੀ ਦਾ ਇਸਤੇਮਾਲ ਕਰਨਾ
- ਰੋਗੀਆਂ ਵਾਸਤੇ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਹੈਲਥ ਕੇਅਰ ਦੇ ਇੰਟਰ-ਪ੍ਰੋਫੈਸ਼ਨਲ ਨੈੱਟਵਰਕ ਵਿਕਸਿਤ ਕਰਨ ਲਈ, ਭਵਿੱਖੀ ਫਿਜ਼ੀਸ਼ੀਅਨਾਂ ਨੂੰ ਕੁਸ਼ਲਤਾਵਾਂ ਪ੍ਰਦਾਨ ਕਰਨਾ
- ਸਾਡੀ ਸੇਸਾਇਟੀ ਵਿੱਚ ਬਜ਼ੁਰਗਾਂ ਦੀ ਵਧ ਰਹੀ ਅਬਾਦੀ ਤੇ ਧਿਆਨ ਕੇਂਦਰਿਤ ਕਰਨਾ ਅਤੇ ਉਹਨਾਂ ਦੀ ਸਹਾਇਤਾ ਕਰਨਾ

ਰਾਇਰਸਨ ਦੇ ਸਕੂਲ ਆਫ ਮੈਡੀਸਿਨ ਦੀ ਪਲਾਨਿੰਗ ਕਮੇਟੀ ਨੇ, ਰਾਇਰਸਨ ਕਮਿਊਨਿਟੀ ਦੇ ਨਾਲ [ਕਮਿਊਨਿਟੀ ਮਸ਼ਵਰਿਆਂ ਦਾ ਪਹਿਲਾ ਪੜਾਅ ਪੂਰਾ ਕਰ ਲਿਆ \(completed the first phase of community consultations\)](#) ਹੈ ਅਤੇ ਹੁਣ ਇਹ, ਬ੍ਰੈਂਪਟਨ, ਪੀਲ (Peel) ਅਤੇ ਹੋਰ ਰੀਜਨਸ ਵਿੱਚ ਕਮਿਊਨਿਟੀ ਸਟੇਕਹੋਲਡਰਾਂ ਨੂੰ ਸ਼ਾਮਲ ਕਰਨ ਲਈ ਠੋਸ ਯੋਜਨਾ ਬਣਾਉਣ ਤੇ ਧਿਆਨ ਦੇਵੇਗੀ। ਇਹ ਮਸ਼ਵਰੇ, ਕਮਿਊਨਿਟੀ ਸੰਗਠਨਾਂ ਦੇ ਲੀਡਰਾਂ, ਹੈਲਥ ਕੇਅਰ ਕਾਰੋਬਾਰਾਂ, ਕਲੀਨੀਸ਼ੀਅਨਸ ਅਤੇ ਕਲੀਨੀਕਲ ਗਰੁੱਪਾਂ ਦੇ ਨਾਲ-ਨਾਲ, ਕਮਿਊਨਿਟੀ ਗਰੁੱਪਾਂ ਨੂੰ ਜੋੜਨਗੇ, ਤਾਂ ਜੋ ਸਕੂਲ ਵਾਸਤੇ ਉਹਨਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਸਮਝਿਆ ਜਾ ਸਕੇ ਅਤੇ ਉਹਨਾਂ ਦੇ ਸੁਝਾਵਾਂ ਨੂੰ ਪਲਾਨਿੰਗ ਵਿੱਚ ਸ਼ਾਮਲ ਕੀਤਾ ਜਾ ਸਕੇ।

ਰਾਇਰਸਨ ਦੇ ਸਕੂਲ ਆਫ ਮੈਡੀਸਿਨ ਪ੍ਰਸਤਾਵ ਬਾਰੇ ਹੋਰ ਜਾਣਕਾਰੀ ਲਈ, ਇਸ ਵੈਬਸਾਈਟ ਤੇ

ਜਾਓ: <https://www.ryerson.ca/brampton/school-of-medicine/>

-30-

ਰਾਇਰਸਨ ਯੂਨੀਵਰਸਿਟੀ ਬਾਰੇ

ਰਾਇਰਸਨ ਯੂਨੀਵਰਸਿਟੀ, ਨਵੀਨਤਾਕਾਰੀ, ਕੈਰੀਅਰ-ਅਨੁਕੂਲਿਤ ਸਿੱਖਿਆ, ਸ਼ਹਿਰੀ, ਸੱਭਿਆਚਾਰਕ ਤੌਰ ਤੇ ਵੰਨ-ਸੁਵੰਨਤਾ ਅਤੇ ਸ਼ਮੂਲੀਅਤ ਵਿੱਚ ਕੈਨੇਡਾ ਦੀ ਲੀਡਰ ਹੈ, ਯੂਨੀਵਰਸਿਟੀ 46,000 ਤੋਂ ਵੱਧ ਵਿਦਿਆਰਥੀਆਂ ਲਈ ਘਰ ਹੈ, ਜਿਹਨਾਂ ਵਿੱਚ ਦੁਨੀਅਤਰ ਦੇ 2,900 ਮਾਸਟਰ ਦੇ ਅਤੇ ਪੀ.ਐਚ.ਡੀ. ਦੇ ਵਿਦਿਆਰਥੀ, 3,800 ਫੈਕਲਟੀ ਅਤੇ ਸਟਾਫ਼, ਅਤੇ 200,000 ਐਲੂਮਨੀ ਸ਼ਾਮਲ ਹਨ। ਹੋਰ ਜਾਣਕਾਰੀ ਲਈ, ryerson.ca ਤੇ ਜਾਓ।

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਜੈਸਿਕਾ ਲੀਚ (Jessica Leach)

ਪੀ.ਆਰ. ਐਂਡ ਕਮਿਊਨਿਕੇਸ਼ਨਸ ਸਪੈਸ਼ਲਿਸਟ

ਰਾਇਰਸਨ ਯੂਨੀਵਰਸਿਟੀ

jleach@ryerson.ca

416.704.2166

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca